

 Print Page

Sri Guru Granth Sahib

Displaying 1155 of

ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥

Prehalaadh Jan Charanee Laagaa Aae ||11||

The humble servant Prahlaad came and fell at the Lord's Feet. ||11||

ਭੈਰਉ (ਮਃ ੩) ਅਸਟ. (੧) ੧੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧

Raag Bhaira-o Guru Amar Das

ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥

Sathigur Naam Nidhhaan Dhrirraaeiaa ||

The True Guru implanted the treasure of the Naam within.

ਭੈਰਉ (ਮਃ ੩) ਅਸਟ. (੧) ੧੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧

Raag Bhaira-o Guru Amar Das

ਰਾਜੁ ਮਾਲੁ ਝੂਠੀ ਸਭ ਮਾਇਆ ॥

Raaj Maal Jhoothee Sabh Maaeiaa ||

Power, property and all Maya is false.

ਭੈਰਉ (ਮਃ ੩) ਅਸਟ. (੧) ੧੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੨

Raag Bhaira-o Guru Amar Das

ਲੋਭੀ ਨਰ ਰਹੇ ਲਪਟਾਇ ॥

Lobhee Nar Rehae Lapattaee ||

But still, the greedy people continue clinging to them.

ਭੈਰਉ (ਮਃ ੩) ਅਸਟ. (੧) ੧੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੨

Raag Bhaira-o Guru Amar Das

ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥

Har Kae Naam Bin Dharageh Milai Sajaaee ||12||

Without the Name of the Lord, the mortals are punished in His Court. ||12||

ਭੈਰਉ (ਮਃ ੩) ਅਸਟ. (੧) ੧੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੨

Raag Bhaira-o Guru Amar Das

ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥

Kehai Naanak Sabh Ko Karae Karaaeiaa ||

Says Nanak, everyone acts as the Lord makes them act.

ਭੈਰਉ (ਮਃ ੩) ਅਸਟ. (੧) ੧੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੩

Raag Bhaira-o Guru Amar Das

ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥

Sae Paravaan Jinee Har Sio Chith Laaeiaa ||

They alone are approved and accepted, who focus their consciousness on the Lord.

ਭੈਰਉ (ਮਃ ੩) ਅਸਟ. (੧) ੧੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੩

Raag Bhaira-o Guru Amar Das

ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥

Bhagathaa Kaa Angeekaar Karadhaa Aaeiaa ||

He has made His devotees His Own.

ਭੈਰਉ (ਮਃ ੩) ਅਸਟ. (੧) ੧੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੩

Raag Bhaira-o Guru Amar Das

ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥

Karathai Apanaa Roop Dhikhaaeiaa ||13||1||2||

The Creator has appeared in His Own Form. ||13||1||2||

ਭੈਰਉ (ਮਃ ੩) ਅਸਟ. (੧) ੧੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੪

Raag Bhaira-o Guru Amar Das

ਭੈਰਉ ਮਹਲਾ ੩ ॥

Bhairao Mehalaa 3 ||

Bhairao, Third Mehl:

ਭੈਰਉ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੫੫

ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥

Gur Saevaa Thae Anmrith Fal Paaeiaa Houmai Thrisan Bujhaae ||

Serving the Guru, I obtain the Ambrosial Fruit; my egotism and desire have been quenched.

ਭੈਰਉ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੪

Raag Bhaira-o Guru Amar Das

ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥

Har Kaa Naam Hridhai Man Vasiaa Manasaa Manehi Samaae ||1||

The Name of the Lord dwells within my heart and mind, and the desires of my mind are quieted. ||1||

ਭੈਰਉ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੫

Raag Bhaira-o Guru Amar Das

ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥

Har Jeeo Kirapaa Karahu Maerae Piaarae ||

O Dear Lord, my Beloved, please bless me with Your Mercy.

ਭੈਰਉ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੬

Raag Bhaira-o Guru Amar Das

ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥

Anadhin Har Gun Dheen Jan Maangai Gur Kai Sabadh Oudhhaarae ||1|| Rehaao ||

Night and day, Your humble servant begs for Your Glorious Praises; through the Word of the Guru's Shabad, he is saved. ||1||Pause||

ਭੈਰਉ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੬

Raag Bhaira-o Guru Amar Das

ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੁਖ ਨ ਲਾਈ ॥

Santh Janaa Ko Jam Johi N Saakai Rathee Anch Dhookh N Laaee ||

The Messenger of Death cannot even touch the humble Saints; it does not cause them even an iota of suffering or pain.

ਭੈਰਉ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੭

Raag Bhaira-o Guru Amar Das

ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥

Aap Tharehi Sagalae Kul Thaarehi Jo Thaeree Saranaaee ||2||

Those who enter Your Sanctuary, Lord, save themselves, and save all their ancestors as well. ||2||

ਭੈਰਉ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੭

Raag Bhaira-o Guru Amar Das

ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥

Bhagathaa Kee Paj Rakhehi Thoo Aapae Eaeh Thaeree Vaddiaaee ||

You Yourself save the honor of Your devotees; this is Your Glory, O Lord.

ਭੈਰਉ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੮

Raag Bhaira-o Guru Amar Das

ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥

Janam Janam Kae Kilavikh Dhukh Kaatthehi Dhubidhhaa Rathee N Raaee ||3||

You cleanse them of the sins and the pains of countless incarnations; You love them without even an iota of duality. ||3||

ਭੈਰਉ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੮

Raag Bhaira-o Guru Amar Das

ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥

Ham Moor Mugadhh Kishh Boojhehi Naahee Thoo Aapae Dhaehi Bujhaaee ||

I am foolish and ignorant, and understand nothing. You Yourself bless me with understanding.

ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੯

Raag Bhaira-o Guru Amar Das

ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥

Jo Thudhh Bhaavai Soee Karasee Avar N Karanaa Jaaee ||4||

You do whatever You please; nothing else can be done at all. ||4||

ਭੈਰਉ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੯

Raag Bhaira-o Guru Amar Das

ਜਗਤੁ ਉਪਾਇ ਤੁਧੁ ਧੰਧੈ ਲਾਇਆ ਭੁੰਡੀ ਕਾਰ ਕਮਾਈ ॥

Jagath Oupaae Thudhh Dhhandhhai Laaeiaa Bhoonddee Kaar Kamaaee ||

Creating the world, You have linked all to their tasks - even the evil deeds which men do.

ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੦

Raag Bhaira-o Guru Amar Das

ਜਨਮੁ ਪਦਾਰਥੁ ਜੁਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥

Janam Padhaarathh Jooai Haariaa Sabadhai Surath N Paaee ||5||

They lose this precious human life in the gamble, and do not understand the Word of the Shabad. ||5||

ਭੈਰਉ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੧

Raag Bhaira-o Guru Amar Das

ਮਨਮੁਖਿ ਮਰਹਿ ਤਿਨ ਕਿਛੁ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥

Manamukh Marehi Thin Kishhoo N Soojhai Dhuramath Agiaan Andhhaaraa ||

The self-willed manmukhs die, understanding nothing; they are enveloped by the darkness of evil-mindedness and ignorance.

ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੧

Raag Bhaira-o Guru Amar Das

ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥

Bhavajal Paar N Paavehi Kab Hee Ddooob Mueae Bin Gur Sir Bhaaraa ||6||

They do not cross over the terrible world-ocean; without the Guru, they drown and die. ||6||

ਭੈਰਉ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੨

Raag Bhaira-o Guru Amar Das

ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥

Saachai Sabadh Rathae Jan Saachae Har Prabh Aap Milaaee ||

True are those humble beings who are imbued with the True Shabad; the Lord God unites them with Himself.

ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੨

Raag Bhaira-o Guru Amar Das

ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥

Gur Kee Baanee Sabadh Pashhaathee Saach Rehae Liv Laaeae ||7||

Through the Word of the Guru's Bani, they come to understand the Shabad. They remain lovingly focused on the True Lord. ||7||

ਭੈਰਉ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੩

Raag Bhaira-o Guru Amar Das

ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥

Thoon Aap Niramal Thaerae Jan Hai Niramal Gur Kai Sabadh Veechaarae ||

You Yourself are Immaculate and Pure, and pure are Your humble servants who contemplate the Word of the Guru's Shabad.

ਭੈਰਉ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੩

Raag Bhaira-o Guru Amar Das

ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥

Naanak Thin Kai Sath Balihaarai Raam Naam Our Dhhaarae ||8||2||3||

Nanak is forever a sacrifice to those, who enshrine the Lord's Name within their hearts. ||8||2||3||

ਭੈਰਉ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੪

Raag Bhaira-o Guru Amar Das

ਭੈਰਉ ਮਹਲਾ ੫ ਅਸਟਪਦੀਆ ਘਰੁ ੨

Bhairao Mehalaa 5 Asattapadheeeaa Ghar 2

Bhairao, Fifth Mehl, Ashtapadees, Second House:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੫

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੫੫

ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥

Jis Naam Ridhai Soee Vadd Raajaa ||

He alone is a great king, who keeps the Naam, the Name of the Lord, within his heart.

ਭੈਰਉ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੭

Raag Bhaira-o Guru Arjan Dev

ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥

Jis Naam Ridhai This Poorae Kaajaa ||

One who keeps the Naam in his heart - his tasks are perfectly accomplished.

ਭੈਰਉ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੭

Raag Bhaira-o Guru Arjan Dev

ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥

Jis Naam Ridhai Thin Kott Dhhan Paaeae ||

One who keeps the Naam in his heart, obtains millions of treasures.

ਭੈਰਉ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੭

Raag Bhaira-o Guru Arjan Dev

ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥

Naam Binaa Janam Birathhaa Jaaeae ||1||

Without the Naam, life is useless. ||1||

ਭੈਰਉ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੮

Raag Bhaira-o Guru Arjan Dev

ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥

This Saalaahie Jis Har Dhhan Raas ||

I praise that person, who has the capital of the Lord's Wealth.

ਭੈਰਉ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੮

Raag Bhaira-o Guru Arjan Dev

ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥

So Vaddabhaagee Jis Gur Masathak Haathh ||1|| Rehaao ||

He is very fortunate, on whose forehead the Guru has placed His Hand. ||1||Pause||

ਭੈਰਉ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੮

Raag Bhaira-o Guru Arjan Dev

ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥

Jis Naam Ridhai This Kott Kee Sainaa ||

One who keeps the Naam in his heart, has many millions of armies on his side.

ਭੈਰਉ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੯

Raag Bhaira-o Guru Arjan Dev

ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥

Jis Naam Ridhai This Sehaj Sukhainaa ||

One who keeps the Naam in his heart, enjoys peace and poise.

ਭੈਰਉ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੫੫ ਪੰ. ੧੯

Raag Bhaira-o Guru Arjan Dev